

 Print Page

## Sri Guru Granth Sahib

Displaying 1101 of

ਮਃ ੫ ॥

Ma 5 ॥

Fifth Mehl:

ਮਾਰੂ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥

Sukh Samoohaa Bhog Bhoom Sabaaee Ko Dhhanee ॥

Even if one were to enjoy all pleasures, and be master of the entire earth,

ਮਾਰੂ ਵਾਰ (ਮਃ ੫) (੧੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧

Raag Maaroo Guru Arjan Dev

ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੁਣਿਆ ॥੨॥

Naanak Habho Rog Mirathak Naam Vihooniaa ॥2॥

O Nanak, all of that is just a disease. Without the Naam, he is dead. ॥2॥

ਮਾਰੂ ਵਾਰ (ਮਃ ੫) (੧੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧

Raag Maaroo Guru Arjan Dev

ਮਃ ੫ ॥

Ma 5 ॥

Fifth Mehl:

ਮਾਰੂ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥

Hikas Koon Thoo Aahi Pashhaanoo Bhee Hik Kar ॥

Yearn for the One Lord, and make Him your friend.

ਮਾਰੂ ਵਾਰ (ਮਃ ੫) (੧੯) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੨

Raag Maaroo Guru Arjan Dev

ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥

Naanak Aasarree Nibaahi Maanukh Parathhaaee Lajeevadho ॥3॥

O Nanak, He alone fulfills your hopes; you should feel embarrassed, visiting other places. ॥3॥

ਮਾਰੂ ਵਾਰ (ਮਃ ੫) (੧੯) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੨

Raag Maaroo Guru Arjan Dev

ਪਉੜੀ ॥

Pourree ||

Pauree:

ਮਾਰੂ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥

Nihachal Eak Naraeino Har Agam Agaadhhaa ||

The One and only Lord is eternal, imperishable, inaccessible and incomprehensible.

ਮਾਰੂ ਵਾਰ (ਮਃ ੫) (੧੯): ੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੩

Raag Maaroo Guru Arjan Dev

ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥

Nihachal Naam Nidhhaan Hai Jis Simarath Har Laadhhaa ||

The treasure of the Naam is eternal and imperishable. Meditating in remembrance on Him, the Lord is attained.

ਮਾਰੂ ਵਾਰ (ਮਃ ੫) (੧੯): ੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੩

Raag Maaroo Guru Arjan Dev

ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥

Nihachal Keerathan Gun Gobindh Guramukh Gaavaadhhaa ||

The Kirtan of His Praises is eternal and imperishable; the Gurmukh sings the Glorious Praises of the Lord of the Universe.

ਮਾਰੂ ਵਾਰ (ਮਃ ੫) (੧੯): ੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੪

Raag Maaroo Guru Arjan Dev

ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥

Sach Dharam Thap Nihachalo Dhin Rain Araadhhaa ||

Truth, righteousness, Dharma and intense meditation are eternal and imperishable. Day and night, worship the Lord in adoration.

ਮਾਰੂ ਵਾਰ (ਮਃ ੫) (੧੯): ੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੪

Raag Maaroo Guru Arjan Dev

ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥

Dhaeiaa Dharam Thap Nihachalo Jis Karam Likhaadhhaa ||

Compassion, righteousness, Dharma and intense meditation are eternal and imperishable; they alone obtain these, who have such pre-ordained destiny.

ਮਾਰੂ ਵਾਰ (ਮਃ ੫) (੧੯): ੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੫

Raag Maaroo Guru Arjan Dev

ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥

Nihachal Masathak Laekh Likhiaa So Ttalai N Ttalaadhhaa ||

The inscription inscribed upon one's forehead is eternal and imperishable; it cannot be avoided by avoidance.

ਮਾਹੂ ਵਾਰਾ (ਮਃ ੫) (੧੯):੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੫  
Raag Maaroo Guru Arjan Dev

ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ ॥

Nihachal Sangath Saadh Jan Bachan Nihachal Gur Saadhhaa ||

The Congregation, the Company of the Holy, and the word of the humble, are eternal and imperishable. The Holy Guru is eternal and imperishable.

ਮਾਹੂ ਵਾਰਾ (ਮਃ ੫) (੧੯):੭ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੬  
Raag Maaroo Guru Arjan Dev

ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥

Jin Ko Poorab Likhiaa Thin Sadhaa Sadhaa Aaraadhhaa ||19||

Those who have such pre-ordained destiny worship and adore the Lord, forever and ever. ||19||

ਮਾਹੂ ਵਾਰਾ (ਮਃ ੫) (੧੯):੮ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੬  
Raag Maaroo Guru Arjan Dev

ਸਲੋਕ ਡਖਣੇ ਮਃ ੫ ॥

Salok Ddakhanae Ma 5 ||

Shalok, Dakhanay, Fifth Mehl:

ਮਾਹੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਜੋ ਡੁਬੰਦੋ ਆਪਿ ਸੋ ਤਰਾਏ ਕਿਨੁ ਖੇ ॥

Jo Ddubandho Aap So Tharaaeae Kinh Khae ||

One who himself has drowned - how can he carry anyone else across?

ਮਾਹੂ ਵਾਰਾ (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੭  
Raag Maaroo Guru Arjan Dev

ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥

Thaaraedharro Bhee Thaar Naanak Pir Sio Rathiaa ||1||

One who is imbued with the Love of the Husband Lord - O Nanak, he himself is saved, and he saves others as well. ||1||

ਮਾਹੂ ਵਾਰਾ (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੭  
Raag Maaroo Guru Arjan Dev

ਮਃ ੫ ॥

Ma 5 ||

Fifth Mehl:

ਮਾਹੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥

Jithhai Koe Kathhann Nao Sunandho Maa Piree ||

Wherever someone speaks and hears the Name of my Beloved Lord,

ਮਾਹੂ ਵਾਰਾ (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੮

Raag Maaroo Guru Arjan Dev

ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥

Moon Julaaon Thathh Naanak Piree Pasandho Hariou Ththeous ||2||

That is where I go, O Nanak, to see Him, and blossom forth in bliss. ||2||

ਮਾਹੂ ਵਾਰਾ (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੮

Raag Maaroo Guru Arjan Dev

ਮਃ ੫ ॥

Ma 5 ||

Fifth Mehl:

ਮਾਹੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥

Maeree Maeree Kiaa Karehi Puthr Kalathr Sanaeh ||

You are in love with your children and your wife; why do you keep calling them your own?

ਮਾਹੂ ਵਾਰਾ (ਮਃ ੫) (੨੦) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੯

Raag Maaroo Guru Arjan Dev

ਨਾਨਕ ਨਾਮ ਵਿਹੁਣੀਆ ਨਿਮੁਣੀਆਦੀ ਦੇਹ ॥੩॥

Naanak Naam Vihooneeaa Nimuneeaadhee Dhaeh ||3||

O Nanak, without the Naam, the Name of the Lord, the human body has no foundation. ||3||

ਮਾਹੂ ਵਾਰਾ (ਮਃ ੫) (੨੦) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੯

Raag Maaroo Guru Arjan Dev

ਪਉੜੀ ॥

Pourree ||

Pauree:

ਮਾਹੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥

Nainee Dhaekho Gur Dharasano Gur Charanee Mathhaa ||

With my eyes, I gaze upon the Blessed Vision of the Guru's Darshan; I touch my forehead to the Guru's feet.

ਮਾਹੂ ਵਾਰਾ (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੦

Raag Maaroo Guru Arjan Dev

ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥

Pairee Maarag Gur Chaladhaa Pakhaa Faeree Hathhaa ||

With my feet I walk on the Guru's Path; with my hands, I wave the fan over Him.

ਮਾਰੂ ਵਾਰਾ (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੦

Raag Maaroo Guru Arjan Dev

ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥

Akaal Moorath Ridhai Dhiaaeidhaa Dhin Rain Japanthhaa ||

I meditate on Akaal Moorat, the undying form, within my heart; day and night, I meditate on Him.

ਮਾਰੂ ਵਾਰਾ (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੧

Raag Maaroo Guru Arjan Dev

ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥

Mai Shhaddiaa Sagal Apaaeino Bharavaasai Gur Samarathhaa ||

I have renounced all possessiveness, and have placed my faith in the all-powerful Guru.

ਮਾਰੂ ਵਾਰਾ (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੧

Raag Maaroo Guru Arjan Dev

ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥

Gur Bakhasiaa Naam Nidhhaan Sabho Dhukh Lathhaa ||

The Guru has blessed me with the treasure of the Naam; I am rid of all sufferings.

ਮਾਰੂ ਵਾਰਾ (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੨

Raag Maaroo Guru Arjan Dev

ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥

Bhogahu Bhunchahu Bhaaeeho Palai Naam Agathhaa ||

Eat and enjoy the Naam, the Name of the indescribable Lord, O Siblings of Destiny.

ਮਾਰੂ ਵਾਰਾ (ਮਃ ੫) (੨੦):੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੨

Raag Maaroo Guru Arjan Dev

ਨਾਮੁ ਦਾਨੁ ਇਸਨਾਨੁ ਦਿਤੁ ਸਦਾ ਕਰਹੁ ਗੁਰ ਕਥਾ ॥

Naam Dhaan Eisanaan Dhirr Sadhaa Karahu Gur Kathhaa ||

Confirm your faith in the Naam, charity and self-purification; chant the Guru's sermon forever.

ਮਾਰੂ ਵਾਰਾ (ਮਃ ੫) (੨੦):੭ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੩

Raag Maaroo Guru Arjan Dev

ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥

Sehaj Bhaeiaa Prabh Paaeiaa Jam Kaa Bho Lathhaa ||20||

Blessed with intuitive poise, I have found God; I am rid of the fear of the Messenger of Death. ||20||

ਮਾਰੂ ਵਾਰਾ (ਮਃ ੫) (੨੦):੮ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੩

*Raag Maaroo Guru Arjan Dev*

ਸਲੋਕ ਡਖਣੇ ਮਃ ੫ ॥

Salok Ddakhanae Ma 5 ॥

Shalok, Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥

Lagarreeaa Pireeann Paekhandheea Naa Thipeea ॥

I am centered and focused on my Beloved, but I am not satisfied, even by seeing Him.

ਮਾਰੂ ਵਾਰਾ (ਮਃ ੫) (੨੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੪

*Raag Maaroo Guru Arjan Dev*

ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥

Habh Majhaahoo So Dhhanee Biaa N Dditho Koe ॥1॥

The Lord and Master is within all; I do not see any other. ॥1॥

ਮਾਰੂ ਵਾਰਾ (ਮਃ ੫) (੨੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੪

*Raag Maaroo Guru Arjan Dev*

ਮਃ ੫ ॥

Ma 5 ॥

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥

Kathharreeaa Santhaah Thae Sukhaaoo Pandhheea ॥

The sayings of the Saints are the paths of peace.

ਮਾਰੂ ਵਾਰਾ (ਮਃ ੫) (੨੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੫

*Raag Maaroo Guru Arjan Dev*

ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥

Naanak Ladhharreeaa Thinnaah Jinaa Bhaag Mathhaaharrai ॥2॥

O Nanak, they alone obtain them, upon whose foreheads such destiny is written. ॥2॥

ਮਾਰੂ ਵਾਰਾ (ਮਃ ੫) (੨੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੫

*Raag Maaroo Guru Arjan Dev*

ਮਃ ੫ ॥

Ma 5 ॥

Fifth Mehl:

ਮਾਰੂ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥

Ddoongar Jalaa Thhalaa Bhoom Banaa Fal Kandharaa ||

He is totally permeating the mountains, oceans, deserts, lands, forests, orchards, caves,

ਮਾਰੂ ਵਾਰ (ਮਃ ੫) (੨੧) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੬

Raag Maaroo Guru Arjan Dev

ਪਾਤਾਲਾ ਆਕਾਸ ਪੂਰਨੁ ਹਭ ਘਟਾ ॥

Paathaalaa Aakaas Pooran Habh Ghattaa ||

The nether regions of the underworld, the Akaashic ethers of the skies, and all hearts.

ਮਾਰੂ ਵਾਰ (ਮਃ ੫) (੨੧) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੬

Raag Maaroo Guru Arjan Dev

ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥

Naanak Paekh Jeeou Eikath Sooth Parotheeaa ||3||

Nanak sees that they are all strung on the same thread. ||3||

ਮਾਰੂ ਵਾਰ (ਮਃ ੫) (੨੧) ਸ. (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੭

Raag Maaroo Guru Arjan Dev

ਪਉੜੀ ॥

Pourree ||

Pauree:

ਮਾਰੂ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧

ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥

Har Jee Maathaa Har Jee Pithaa Har Jeeo Prathipaalak ||

The Dear Lord is my mother, the Dear Lord is my father; the Dear Lord cherishes and nurtures me.

ਮਾਰੂ ਵਾਰ (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੭

Raag Maaroo Guru Arjan Dev

ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥

Har Jee Maeree Saar Karae Ham Har Kae Baalak ||

The Dear Lord takes care of me; I am the child of the Lord.

ਮਾਰੂ ਵਾਰ (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੮

Raag Maaroo Guru Arjan Dev

ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥

Sehajae Sehaj Khilaaeidhaa Nehee Karadhaa Aalak ||

Slowly and steadily, He feeds me; He never fails.

ਮਾਰੂ ਵਾਰਾ (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੯

*Raag Maaroo Guru Arjan Dev*

ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥

Aougan Ko N Chithaaradhaa Gal Saethee Laaeik ||

He does not remind me of my faults; He hugs me close in His embrace.

ਮਾਰੂ ਵਾਰਾ (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੯

*Raag Maaroo Guru Arjan Dev*

ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥

Muhi Mangan Soee Dhaevadhaa Har Pithaa Sukhadhaaeik ||

Whatever I ask for, He give me; the Lord is my peace-giving father.

ਮਾਰੂ ਵਾਰਾ (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੦੧ ਪੰ. ੧੯

*Raag Maaroo Guru Arjan Dev*